

# ਤੁਹਾਡਾ COVID-19 ਦੇ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦਾ ਮੌਕਾ!

ਸੈਂਟਰਲ ਕੈਲੀਫੋਰਨੀਆ ਬਲੱਡ ਸੈਂਟਰ ਇਸ ਗੱਲ ਤੇ ਮਾਣ ਮਹਿਸੂਸ ਕਰਦਾ ਹੈ ਕਿ ਉਹ ਉਨ੍ਹਾਂ ਮਰੀਜ਼ਾਂ ਤੋਂ ਜੋ ਕੋਰੋਨਾਵਾਇਰਸ ਤੋਂ ਸਫਲਤਾਪੂਰਵਕ ਠੀਕ ਹੋ ਗਏ, ਬਿਨਾਂ ਜਰਾਸੀਮ ਦੇ ਪਲਾਜ਼ਮਾ ਪੈਦਾ ਕਰਨ ਦੇ ਯੋਗ ਹੋ ਗਿਆ ਹੈ, ਜਿਸ ਨਾਲ ਉਹ ਸਥਾਨਕ ਅਤੇ ਰਾਸ਼ਟਰੀ ਹਸਪਤਾਲਾਂ ਨੂੰ ਜਾਨਲੇਵਾ COVID-19 ਵਾਇਰਸ ਨਾਲ ਲੜ ਰਹੇ ਮਰੀਜ਼ਾਂ ਲਈ ਬਿਨਾਂ ਜਰਾਸੀਮ ਦੇ ਸਿਹਤਯਾਬੀ ਅਧੀਨ ਪਲਾਜ਼ਮਾ ਪ੍ਰਦਾਨ ਕਰ ਸਕੇਗਾ।

## ਮੈਂ ਦਾਨ ਕਿਉਂ ਕਰਾਂ?

ਉਹ ਲੋਕ ਜੋ ਕੋਰੋਨਾਵਾਇਰਸ ਦੀ ਲਾਗ ਤੋਂ ਠੀਕ ਹੋ ਜਾਂਦੇ ਹਨ ਉਹ ਵਾਇਰਸ ਦੇ ਵਿਰੁੱਧ ਐਂਟੀਬਾਡੀਜ਼ ਵਿਕਸਿਤ ਕਰ ਲੈਂਦੇ ਹਨ ਜੋ ਉਨ੍ਹਾਂ ਦੇ ਖੂਨ ਦੇ ਪਲਾਜ਼ਮਾ ਦੇ ਹਿੱਸੇ ਵਿੱਚ ਰਹਿੰਦੀਆਂ ਹਨ। ਪਲਾਜ਼ਮਾ, ਜਿਨ੍ਹਾਂ ਵਿੱਚ ਐਂਟੀਬਾਡੀਜ਼ ਮੌਜੂਦ ਹੁੰਦੀਆਂ ਹਨ, ਉਹਨਾਂ ਨੂੰ ਉਸ ਮਰੀਜ਼ ਨੂੰ ਚੜ੍ਹਾ ਕੇ ਜੋ ਅਜੇ ਵੀ ਵਾਇਰਸ ਨਾਲ ਲੜ ਰਿਹਾ ਹੈ, ਉਸਦੀ ਰੋਗ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਜੋ ਸੰਭਾਵਤ ਤੌਰ 'ਤੇ ਉਸ ਨੂੰ ਠੀਕ ਹੋਣ ਵਿੱਚ ਮਦਦ ਕਰ ਸਕਦਾ ਹੈ।

## ਪਲਾਜ਼ਮਾ ਦਾਨ ਕਿੱਥੇ ਜਾ ਰਹੇ ਹਨ?


ਇਹ ਦਾਨ ਉਨ੍ਹਾਂ ਵਿਅਕਤੀਆਂ ਨੂੰ ਦਿੱਤੇ ਜਾ ਰਹੇ ਹਨ ਜਿਨ੍ਹਾਂ ਦਾ COVID-19 ਦੇ ਮਰੀਜ਼ ਵਜੋਂ ਇਲਾਜ ਹੋ ਰਿਹਾ ਹੈ, ਮਰੀਜ਼ ਦੀ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਵਿੱਚ ਜਦੋਂ ਉਹ ਵਾਇਰਸ ਨਾਲ ਲੜਦੇ ਹਨ।

## ਸੀਸੀਬੀਸੀ ਪਲਾਜ਼ਮਾ ਦਾਨ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀ ਕਰ ਰਹੀ ਹੈ?

ਅਸੀਂ ਸਿਰਫ ਉਨ੍ਹਾਂ ਦਾਨੀਆਂ ਤੋਂ ਦਾਨ ਸਵੀਕਾਰ ਕਰ ਰਹੇ ਹਾਂ ਜੋ ਸਖਤ ਮਾਪਦੰਡ ਪੂਰੇ ਕਰਦੇ ਹਨ, ਜਿਸ ਨਾਲ ਇਸ ਵਿੱਚ ਸ਼ਾਮਲ ਸਾਰੀਆਂ ਧਿਰਾਂ ਦੀ ਸੁਰੱਖਿਆ 'ਤੇ ਧਿਆਨ ਦਿੱਤਾ ਜਾ ਸਕੇ। ਇਨ੍ਹਾਂ ਮਾਪਦੰਡਾਂ ਵਿੱਚ ਦਾਨ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਲੱਛਣਾਂ ਦਾ ਪੂਰੀ ਤਰ੍ਹਾਂ ਖਤਮ ਹੋਣਾ ਸ਼ਾਮਲ ਹੁੰਦਾ ਹੈ।

ਸੰਭਾਵਿਤ ਦਾਨੀਆਂ ਨੂੰ ਦਾਨੀ ਬਣਨ ਦੀਆਂ ਸਾਰੀਆਂ ਯੋਗਤਾ ਸੰਬੰਧੀ ਜ਼ਰੂਰਤਾਂ ਦੇ ਨਾਲ-ਨਾਲ ਵਧੇਰੇ ਯੋਗਤਾਵਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ।

ਵਧੇਰੇ ਵੇਰਵਿਆਂ ਅਤੇ ਦਾਨ ਦੇ ਮਾਪਦੰਡਾਂ ਲਈ ਕਿਰਪਾ ਕਰਕੇ ਸੈਂਟਰਲ ਕੈਲੀਫੋਰਨੀਆ ਬਲੱਡ ਸੈਂਟਰ ਨੂੰ (559) 240-9359 'ਤੇ ਕਾਲ ਕਰੋ ਜਾਂ [www.donateblood.org/convalescent-plasma](http://www.donateblood.org/convalescent-plasma) 'ਤੇ ਜਾ ਕੇ ਦਾਨੀ ਯੋਗਤਾ ਫਾਰਮ ਨੂੰ ਪੂਰਾ ਕਰੋ।



Central California  
Blood Center

ਮਿਲਕੇ ਹੀ, ਇੱਥੋਂ ਜੀਵਨ ਦਾ ਆਰੰਭ ਹੁੰਦਾ ਹੈ।